

# ਪੰਜਾਬ ਸਟੇਟ ਪਾਵਰ/ਟਰਾਂਸਮਿਸ਼ਨ ਕਾਰਪੋਰੇਸ਼ਨ ਲਿਮਿਟਡ

ਡਰਾਈਵਰਾਂ ਦੀ ਸਲਾਨਾ ਗੁਪਤ ਰਿਪੋਰਟ

- 1) ਪੂਰਾ ਨਾਂ ਅਤੇ ਅਹੁਦਾ.....
  - 2) ਪਿਤਾ ਦਾ ਨਾਂ ..... ਜੀ.ਪੀ.ਏਚ ਲੇਖਾ ਨੰ: .....
  - 3) ਗਰੇਡ ਅਤੇ ਤਨਖਾਚ. .... ਜਨਮ ਮਿਤੀ .....
  - 4) ਵਿਦਿਆਰਥ/ਪ੍ਰਸਾਵਗਰਾਨਾ/ਤਰਕੀਬੀ ਯੋਗਤਾਵਾਂ .....
  - 5) ਦਫਤਰ ਦਾ ਨਾਂ ਜਿਸ ਵਿੱਚ ਲੰਗਿਆ ਹੋਇਆ ਹੈ .....
  - 6) ਬੋਰਡ ਵਿੱਚ ਯਾਜ਼ਰ ਹੋਣ ਦੀ ਮਿਤੀ .....
  - 7) ਮੌਜੂਦਾ ਆਸਾਨੀ ਉੱਤੇ ਯਾਜ਼ਰ ਹੋਣ ਦੀ ਮਿਤੀ.....
  - 8) ਰਿਪੋਰਟ ਦੀ ਮਿਆਦ .....
  - 9) ਛੱਟੀ / ਮੁਅਤਲੀ ਜੋ ਕੋਈ ਹੋਵੇ ਤਾਂ ਉਸ ਦੀ ਸਮਾਂ .....
  - 10) ਕਾਰਨ : ਜੇਕਰ ਇਹ ਰਿਪੋਰਟ ਪੂਰੇ ਸਾਲ ਦੀ ਨਾ ਲਿਖੀ ਗਈ ਹੋਵੇ .....
- 

1. ਕੰਮ ਦੀ ਕਿਸਮ ਜਿਸ ਉੱਤੇ ਲੰਗਿਆ ਹੋਇਆ ਹੈ।
2. ਸਮਾਂ-ਪਾਬੰਦੀ ਅਤੇ ਬਕਾਇਦਨਾਰੀ
3. ਵਿਸ਼ਵਾਸ ਯੋਗਤਾ (Trustworthiness)
4. ਅਗਦਤਾਂ
5. ਉਦਮ
6. ਦੂਜਿਆਂ ਨਾਲ ਕਾਰਜ ਦੇ ਢੰਗ ਅਤੇ ਅਖਤਿਆਰ
7. ਆਮ ਵਤੀਰਾ
8. ਕਰਤਾਵਾਂ ਦਾ ਪਾਲਣ :
  - (i) ਜਿਸ ਕੰਮ ਤੇ ਲੰਗਿਆ ਹੋਇਆ ਹੈ ਉਸ ਕੰਮ ਸਹੰਧੀ ਗਿਆਨ ਅਤੇ ਕੰਮ ਦੀ ਮਿਆਰ-ਪੱਧਰ (Quality)
  - (ii) ਗੱਡੀ (Vehicle) ਦੀ ਸੰਭਾਲ
  - (iii) ਦੁਰਘਟਨਾਵਾਂ ਵਿੱਚ ਸ਼ਾਮਲੀਅਤ (involvement) ਅਵਾਜ਼ਾਈ / ਚਲਣਸ਼ੀਲ (traffic mobile) ਹਦਾਇਤਾਂ ਦੀ ਜਾਣਕਾਰੀ
9. ਕੀ ਉਹ ਪੰਜਾਬੀ ਵਿੱਚ ਕੰਮ ਕਰਦਾ ਹੈ?
10. ਸਪਾਰਣ ਕਥਨ
  - ਉ) ਕੀ ਕੁਝ ਅਜਿਹੇ ਵਿਸ਼ੇ ਹਨ ਜਿਨ੍ਹਾਂ ਵਿੱਚ ਉਹ ਵਿਸ਼ੇਸ਼ ਭੌਤ ਤੇ ਸ਼ੇਸ਼ਟ ਹੈ ਜਾਂ ਜਿਨ੍ਹਾਂ ਵਿੱਚ ਉਹ ਉਣਾਂ (deficient) ਹੈ?
  - ਅ) ਨੁਕਸ ਜੋ ਕੋਈ ਹੋਣ

11. ਕੀ ਉਹ ਪੂਰੀ ਤਰ੍ਹਾਂ ਇਮਾਨਦਾਰ ਹੈ? ਜੇਕਰ ਉੱਤਰ ਨਾ ਵਿੱਚ ਹੋ ਤਾਂ ਆਪਣੇ ਉੱਤਰ ਲਈ ਵਿਸਥਾਰ ਪੁਰਵਕ ਕਾਰਨ ਦਿਉ।
- \*12. ਕੀ ਉਸ ਦਾ ਕਾਰਜ ਸੋਸ਼ਟ (outstanding), ਬਹੁਤ ਚੰਗਾ (Very good), ਚੰਗਾ (Good)/ ਔਸਤ (average), ਔਸਤ ਤੋਂ ਨੀਵਾਂ (Below average) ਹੈ?
13. ਲੀ ਉਹ ਆਪਣੀ ਅਗਲੇਰੀ ਸਾਲਾਨਾ ਤਰੱਕੀ ਦਾ ਹੱਕਦਾਰ ਹੈ?
14. ਕੀ ਡੇਕੀ ਰਿਪੋਰਟ ਦੀ ਸੂਰਤ ਵਿੱਚ ਉਸ ਨੂੰ ਸੂਚਿਤ ਕੀਤਾ ਗਿਆ? ਜੇਕਰ ਅੰਮ੍ਰਿਤਾ ਕੀਤਾ ਗਿਆ ਹੈ ਤਾਂ ਉਸ ਦੇ ਹਵਾਲੇ ਵਜੋਂ ਪੱਤਰ ਨੂੰ ਅਤੇ ਮਿਤੀ ਦਸੇ?

ਰਿਪੋਰਟ ਕਰਨ ਵਾਲੇ ਅਫਸਰ ਦੇ ਹਸਤਾਖਰ ਤੇ ਅਹੁੱਦਾ

ਅਗਲੇਰੇ ਅਧਿਕਾਰੀ ਦੇ ਹਸਤਾਖਰ ਅਤੇ ਅਹੁੱਦਾ

ਅਗਲੇਰੇ ਅਧਿਕਾਰੀ ਦੇ ਵਿਸ਼ੇਸ਼ ਕਥਨ

ਹਸਤਾਖਰ ਤੇ ਅਹੁੱਦਾ

### ਹਦਾਇਤਾਂ

- \* ਗਰੇਡ ਸੋਸ਼ਟ (outstanding) ਕਦੇ ਕਦਾਈ ਅਤੇ ਅਸਾਧਾਰਨ ਕੇਸਾਂ ਵਿੱਚ ਹੀ ਦਿੱਤਾ ਜਾਵੇ। ਇਹ ਕਿਸੇ ਨੌਜਵਾਨ ਅਫਸਰ ਜਿਹੜਾ ਕਿ ਉਨਤੀ ਪ੍ਰਕਿਆ ਵਿੱਚ ਹੈ, ਨੂੰ ਸਾਜੇ ਨਾਦਾਰ ਹੀ ਦਿੱਤਾ ਜਾਵੇ। ਗਰੇਡ ਔਸਤ ਨੂੰ ਕਿਸੇ ਵੀ ਸੂਰਤ ਵਿੱਚ ਨਿਰਾਦਰ ਪੁਰਵਕ (derogatory) ਨਾ ਸਮਝਿਆ ਜਾਵੇ। 'ਤਾਰੇਡ' ਔਸਤ ਤੋਂ ਹੋਣਾ (below average) ਨੂੰ ਉਦੋਂ ਤੱਕ ਡੈੜਾ ਨਾ ਸਮਝਿਆ ਜਾਵੇ ਜਦੋਂ ਤੱਕ ਰਿਪੋਰਟ ਵਿੱਚ ਵਿਸ਼ੇਸ਼ ਤੌਰ ਤੇ ਇਸ ਸਬੰਧੀ ਵਰਨਨ ਨਾ ਕੀਤਾ ਗਿਆ ਹੋਵੇ।